

ਤੁਰੰਤ ਰਿਲੀਜ਼ ਲਈ

ਫੈਸਿਲਿਟੀਜ਼ ਨੂੰ ਸੁਰੱਖਿਅਤ ਰੂਪ ਨਾਲ ਦੁਬਾਰਾ ਖੋਲ੍ਹਣ ਅਤੇ ਸਿਟੀ ਦੀਆਂ ਸੇਵਾਵਾਂ ਦੁਬਾਰਾ ਸ਼ੁਰੂ ਕਰਨ ਲਈ ਸਿਟੀ ਨੇ ਚਰਨਬੱਧ ਯੋਜਨਾ ਤੇ ਮੇਅਰ ਦੇ ਵਰਕਿੰਗ ਗਰੁੱਪ ਦੀ ਸ਼ੁਰੂਆਤ ਕੀਤੀ

City launches Mayor's Working Group on phased plan for safe reopening of facilities and resumption of City services

ਬ੍ਰੈਂਪਟਨ, ਓਨਟੈਰੀਓ (22 ਅਪ੍ਰੈਲ, 2020) – ਅੱਜ, ਸਿਟੀ ਨੇ ਮੇਅਰ ਦੇ ਵਰਕਿੰਗ ਗਰੁੱਪ (Working Group) ਦੀ ਘੋਸ਼ਣਾ ਕੀਤੀ। ਇਹ ਗਰੁੱਪ ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਨੂੰ ਲਗਾਤਾਰ ਤਰਜੀਹ ਦਿੰਦੇ ਹੋਏ, ਸਿਟੀ ਦੀਆਂ ਫੈਸਿਲਿਟੀਜ਼ ਨੂੰ ਸੰਭਾਵਿਤ ਤੌਰ ਤੇ ਦੁਬਾਰਾ ਖੋਲ੍ਹਣ ਅਤੇ ਪ੍ਰਭਾਵਿਤ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਹੌਲੀ-ਹੌਲੀ ਦੁਬਾਰਾ ਸ਼ੁਰੂ ਕਰਨ ਲਈ, ਵਿਸਤ੍ਰਿਤ ਯੋਜਨਾਬੰਦੀ ਪ੍ਰਕਿਰਿਆ ਸ਼ੁਰੂ ਕਰੇਗਾ।

ਰੀਜਨਲ ਕਾਉਂਸਲਰ ਮਾਰਟਿਨ ਮੇਡੇਇਰੋਸ (Martin Medeiros) ਦੀ ਅਗਵਾਈ ਵਿੱਚ ਅਤੇ ਬ੍ਰੈਂਪਟਨ ਐਮਰਜੈਂਸੀ ਮੈਨੇਜਮੈਂਟ ਆਫਿਸ (Brampton Emergency Management Office) ਦੀ ਸਲਾਹ ਦੇ ਨਾਲ, ਵਰਕਿੰਗ ਗਰੁੱਪ, ਸਿਟੀ ਦੀਆਂ ਫੈਸਿਲਿਟੀਜ਼ ਨੂੰ ਸੁਰੱਖਿਅਤ ਅਤੇ ਸੇਚੇ-ਸਮਝੇ ਤਰੀਕੇ ਨਾਲ ਦੁਬਾਰਾ ਖੋਲ੍ਹਣ ਤੇ ਧਿਆਨ ਕੇਂਦਰਿਤ ਕਰੇਗਾ। ਇਹ ਗਰੁੱਪ, ਚਰਨਬੱਧ ਦੁਬਾਰਾ ਸ਼ੁਰੂਆਤ ਦੇ ਦੌਰਾਨ ਖਾਸ COVID-19 (ਸੀ.ਓ.ਵੀ.ਆਈ.ਡੀ.-19) ਟਾਸਕ ਫੋਰਸਿਜ਼ ਦਾ ਮਾਰਗ ਦਰਸ਼ਨ ਕਰਨ ਲਈ ਪ੍ਰਕਿਰਿਆਵਾਂ ਬਾਰੇ ਸਲਾਹ ਦੇਵੇਗਾ, ਤਾਂ ਜੋ ਨਿਵਾਸੀਆਂ, ਕਾਰੋਬਾਰੀਆਂ ਅਤੇ ਕਰਮਚਾਰੀਆਂ ਨੂੰ ਲੋੜੀਂਦੀ ਸਹਾਇਤਾ ਮਿਲਦੀ ਰਹੇ। ਇਹ ਗਰੁੱਪ, ਸਰਕਾਰ ਦੇ ਵੱਖ-ਵੱਖ ਅਮਲਿਆਂ, ਸਪੋਰਟਸ ਅਤੇ ਆਰਟਸ ਗਰੁੱਪਾਂ ਅਤੇ ਰੈਜੀਡੈਂਟ ਐਸੋਸੀਏਸ਼ਨਾਂ ਦੀਆਂ ਸੁਰੱਖਿਆ ਸਬੰਧੀ ਲੋੜਾਂ ਅਤੇ ਸਹੀ ਨਤੀਜਿਆਂ ਬਾਰੇ, ਉਹਨਾਂ ਨਾਲ ਪ੍ਰਭਾਵਿਤ ਲੋਕਾਂ ਦੇ ਮਸ਼ਵਰਿਆਂ ਬਾਰੇ ਵਿਚਾਰ-ਵਟਾਂਦਰਾ ਕਰੇਗਾ।

ਰੀਜਨ ਆਫ ਪੀਲ (Region of Peel) ਲਈ ਹਿਊਮੈਨ ਸਰਵਿਸਿਜ਼ (Human Services) ਦੇ ਚੇਅਰ ਦੇ ਤੌਰ ਤੇ, ਕਾਉਂਸਲਰ ਮੇਡੇਇਰੋਸ ਅਤੇ ਵਰਕਿੰਗ ਗਰੁੱਪ, ਪੀਲ ਪਬਲਿਕ ਹੈਲਥ (Peel Public Health), ਓਨਟੈਰੀਓ ਅਤੇ ਕੈਨੇਡਾ ਸਰਕਾਰ ਦੀ ਸਲਾਹ ਦੇ ਮੁਤਾਬਿਕ ਕੰਮ ਕਰ ਰਹੇ ਹਨ। ਉਹ ਸਿਟੀ ਦੀਆਂ ਚਾਰ ਮੇਅਰ ਦੀਆਂ ਟਾਸਕ ਫੋਰਸਿਜ਼ (Task Forces) ਦੇ ਨਾਲ ਮਿਲ ਕੇ ਕੰਮ ਕਰਨਗੇ। ਗਰੁੱਪ, ਨਿਵਾਸੀਆਂ ਅਤੇ ਕਾਰੋਬਾਰੀ ਭਾਈਚਾਰੇ ਤੋਂ ਸੁਝਾਅ ਲਵੇਗਾ ਅਤੇ ਮੇਅਰ ਨੂੰ ਸਲਾਹ ਦੇਵੇਗਾ ਕਿ ਲੋਕਾਂ ਨੂੰ ਸਿਟੀ ਦੀਆਂ ਸੇਵਾਵਾਂ ਤੱਕ ਪਹੁੰਚ ਕਿਵੇਂ ਦਿੱਤੀ ਜਾਵੇ, ਸਿਹਤ ਅਧਿਕਾਰੀਆਂ ਦੀ ਸਲਾਹ ਮੁਤਾਬਿਕ, ਸੇਵਾ ਸਬੰਧੀ ਜ਼ਰੂਰੀ ਤਬਦੀਲੀਆਂ ਕਿਵੇਂ ਕੀਤੀਆਂ ਜਾਣ ਅਤੇ ਕਾਰੋਬਾਰ ਕਰਨ ਲਈ ਸਿਟੀ ਵਾਸਤੇ ਨਵੇਂ ਤਰੀਕਿਆਂ ਦੇ ਮੌਕੇ ਕਿਵੇਂ ਪੈਦਾ ਕੀਤੇ ਜਾਣ। ਗਰੁੱਪ, ਸਰਕਾਰ ਦੇ ਹੋਰ ਅਮਲਿਆਂ ਤੋਂ ਕਈ ਤਰ੍ਹਾਂ ਦੇ ਉਪਲਬਧ ਫੰਡਿੰਗ ਮੌਕਿਆਂ ਦੀ ਵੀ ਪੜਤਾਲ ਕਰੇਗਾ, ਜੋ ਸਿਟੀ ਦੇ ਕੰਮਾਂ ਤੇ COVID19 ਦੇ ਆਰਥਿਕ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਮਦਦ ਕਰਨਗੇ।

ਇਹਨਾਂ ਵੇਰਵਿਆਂ ਅਤੇ ਸਲਾਹ ਨੂੰ ਮੇਅਰ ਨਾਲ ਸਾਂਝਾ ਕੀਤਾ ਜਾਵੇਗਾ ਅਤੇ ਕਿਸੇ ਅਗਲੀ ਮੀਟਿੰਗ ਵਿੱਚ ਸਿਟੀ ਕਾਉਂਸਲ (City Council) ਇਹਨਾਂ ਤੇ ਵਿਚਾਰ ਕਰੇਗੀ।

16 ਮਾਰਚ ਤੱਕ, ਸਿਟੀ ਨੇ ਸਿਟੀ ਹਾਲ (City Hall) ਸਮੇਤ, ਸਿਟੀ ਦੀਆਂ ਫੈਸਿਲਿਟੀਜ਼ ਬੰਦ ਕਰ ਦਿੱਤੀਆਂ ਸਨ ਅਤੇ ਕੁਝ ਪ੍ਰੋਗਰਾਮਿੰਗ ਅਤੇ ਕਾਰਜਕਰਮ ਰੱਦ ਕਰ ਦਿੱਤੇ ਸਨ। 24 ਮਾਰਚ ਨੂੰ ਸਿਟੀ ਆਫ ਬ੍ਰੈਂਪਟਨ ਵਿੱਚ ਐਮਰਜੈਂਸੀ ਦੀ ਸਥਿਤੀ (State of Emergency) ਹੋਣ ਦੀ ਘੋਸ਼ਣਾ ਕੀਤੀ ਗਈ ਸੀ। ਉਸਤੋਂ ਬਾਅਦ ਹੋਰ ਫੈਸਿਲਿਟੀਜ਼ ਬੰਦ ਕੀਤੀਆਂ ਗਈਆਂ ਸਨ। ਸਿਟੀ ਦੇ ਕਾਰਜਕਰਮ ਅਤੇ ਤਿਉਹਾਰ 2 ਜੁਲਾਈ, 2020 ਤੱਕ ਰੱਦ ਕਰ ਦਿੱਤੇ ਗਏ ਹਨ। ਇਸ ਵੇਲੇ ਸਿਟੀ ਦੀਆਂ ਫੈਸਿਲਿਟੀਜ਼ ਅਗਲੇ ਨੋਟਿਸ ਤੱਕ ਬੰਦ ਹਨ।

ਬਿਲਕੁੱਲ ਤਾਜ਼ਾ ਜਾਣਕਾਰੀ ਅਤੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ (FAQs) ਲਈ, ਕਿਰਪਾ ਕਰਕੇ: www.brampton.ca/COVID19 ਤੇ ਜਾਓ।

ਹਵਾਲੇ

“ਇਸ ਹਫ਼ਤੇ ਦੇ ਸ਼ੁਰੂ ਵਿੱਚ, ਕੰਮਾਂ ਦੇ ਅੱਗੇ ਵਧਣ ਬਾਰੇ ਸੂਬੇ ਦੀ ਘੋਸ਼ਣਾ, ਆਸ ਅਤੇ ਕਈ ਲੋਕਾਂ ਦੀ ਮਿਹਨਤ, ਦੋਵਾਂ ਦਾ ਸੰਕੇਤ ਹੈ। ਮੈਨੂੰ ਸਾਡੇ ਭਾਈਚਾਰੇ ਵੱਲੋਂ ਸਮੂਹਿਕ ਕਾਰਵਾਈ ਕਰਨ ਲਈ ਬੇਹੱਦ ਖੁਸ਼ੀ ਹੈ। ਪਰੰਤੂ ਇਸ ਵਾਇਰਸ ਦੇ ਵਿਰੁੱਧ ਸਾਨੂੰ ਅਜੇ ਹੋਰ ਲੜਾਈ ਲੜਨੀ ਪਵੇਗੀ। ਹਾਲਾਂਕਿ ਸਾਡਾ ਧਿਆਨ ਹੁਣ ਐਮਰਜੈਂਸੀ ਪ੍ਰਤਿਕਿਰਿਆ ਤੋਂ ਸਿਟੀ ਨੂੰ ਦੁਬਾਰਾ ਖੋਲ੍ਹਣ ਤੇ ਹੈ, ਫਿਰ ਵੀ ਸਾਡੀ ਮੁੱਖ ਤਰਜੀਹ, ਸਾਡੇ ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਹੀ ਹੈ। ਇਸ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਮੈਂ ਨਿਵਾਸੀਆਂ ਨੂੰ ਯਾਦ ਕਰਾਉਂਦਾ ਹਾਂ ਕਿ ਕਿਰਪਾ ਕਰਕੇ ਲਗਾਤਾਰ ਸਰੀਰਕ ਦੂਰੀ ਕਾਇਮ ਰੱਖੋ ਅਤੇ ਪੀਲ ਪਬਲਿਕ ਹੈਲਥ ਦੀ ਸਲਾਹ ਦੀ ਪਾਲਣਾ ਕਰੋ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਦੇ ਨਿਵਾਸੀ ਅਤੇ ਕਾਰੋਬਾਰੀ ਮਿਹਨਤੀ ਅਤੇ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਵਾਲੇ ਹਨ। ਨਾਲ ਮਿਲ ਕੇ, ਅਸੀਂ ਸੁਰੱਖਿਅਤ ਅਤੇ ਚਰਨਬੱਧ ਤਰੀਕੇ ਨਾਲ ਸਿਟੀ ਹਾਲ ਨੂੰ ਦੁਬਾਰਾ ਖੋਲ੍ਹਣ ਲਈ ਪੂਰੀ ਯੋਜਨਾ ਬਣਾਵਾਂਗੇ। ਸਿਟੀ ਹਾਲ ਅਜਿਹੀਆਂ ਮਹੱਤਵਪੂਰਣ ਸੇਵਾਵਾਂ ਪ੍ਰਦਾਨ ਕਰਦਾ ਹੈ, ਜਿਸਤੇ ਨਿਵਾਸੀ ਨਿਰਭਰ ਹਨ। ਮੇਅਰ ਦਾ ਐਡਵਾਈਜਰੀ ਗਰੁੱਪ ਸਲਾਹ ਪ੍ਰਦਾਨ ਕਰੇਗਾ। ਇਹ ਯਕੀਨੀ ਬਣਾਉਂਦਾ ਹੈ ਕਿ ਅਸੀਂ ਟਾਸਕ ਫੋਰਸਿਜ ਵੱਲੋਂ ਦਿੱਤੀ ਗਈ ਸਹਾਇਤਾ ਲਗਾਤਾਰ ਪ੍ਰਦਾਨ ਕਰ ਰਹੇ ਹਾਂ। ਇਸਤੋਂ ਇਲਾਵਾ ਅਸੀਂ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਸਹਾਇਕ, ਸਿਟੀ ਵੱਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਕਈ ਤਰ੍ਹਾਂ ਦੀਆਂ ਸੇਵਾਵਾਂ ਨੂੰ ਦੁਬਾਰਾ ਖੋਲ੍ਹਣ ਲਈ ਸੂਝਬੂਝ ਵਾਲਾ ਦ੍ਰਿਸ਼ਟੀਕੋਣ ਅਪਨਾ ਰਹੇ ਹਾਂ।”

- ਮਾਰਟਿਨ ਮੇਡੇਇਰੋਸ (Martin Medeiros), ਗੇਜਨਲ ਕਾਉਂਸਲਰ, ਵਾਰਡਸ 3 ਅਤੇ 4

“ਸਿਟੀ ਨੂੰ ਦੁਬਾਰਾ ਖੋਲ੍ਹਣ ਲਈ ਇੱਕ ਸਾਵਧਾਨੀ ਨਾਲ ਤਿਆਰ ਕੀਤੀ ਯੋਜਨਾ ਦੀ ਲੋੜ ਹੈ। ਇਸ ਯੋਜਨਾ ਵਿੱਚ ਕਈ ਗੱਲਾਂ ਦਾ ਧਿਆਨ ਰੱਖਣਾ ਲਾਜ਼ਮੀ ਹੈ। ਨਾਲ ਹੀ, ਇਸ ਵਿੱਚ ਸਾਡੇ ਸਿਹਤ ਦੇਖਭਾਲ ਮਾਹਰਾਂ ਦੀ ਸਲਾਹ ਨੂੰ ਤਰਜੀਹ ਦੇਣਾ ਵੀ ਜ਼ਰੂਰੀ ਹੈ। ਹੁਣ ਇਹ ਵਰਕਿੰਗ ਗਰੁੱਪ ਬਣਨ ਨਾਲ, ਸਾਡੀ ਟੀਮ ਨੂੰ ਲੋੜੀਂਦਾ ਸਮਾਂ ਮਿਲੇਗਾ, ਜਿਸ ਨਾਲ ਉਹ ਸਾਡੇ ਦ੍ਰਿਸ਼ਟੀਕੋਣ ਨੂੰ ਚੰਗੀ ਤਰ੍ਹਾਂ ਸੋਚ-ਵਿਚਾਰ ਕੇ ਵਿਕਸਿਤ ਕਰ ਸਕੇਗੀ। ਉਹ ਯਕੀਨੀ ਬਣਾ ਸਕੇਗੀ ਕਿ ਜਦੋਂ ਅਜਿਹਾ ਕਰਨਾ ਸੁਰੱਖਿਅਤ ਹੋਵੇ, ਤਾਂ ਅਸੀਂ ਫੈਸਿਲਿਟੀਜ਼ ਨੂੰ ਦੁਬਾਰਾ ਖੋਲ੍ਹਣ ਅਤੇ ਕਾਰੋਬਾਰ ਅਤੇ ਪ੍ਰੋਗਰਾਮਿੰਗ ਨੂੰ ਦੁਬਾਰਾ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋਈਏ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਆਫਸਰ, ਸਿਟੀ ਆਫ ਬ੍ਰੈਂਪਟਨ

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca